

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਦਾ ਵਿਦਿਆਰਥੀਆਂ ਦੇ ਮਾਤਾ-ਪਿਤਾ ਜੀ ਨੂੰ ਲਿਖਿਆ ਇੱਕ ਪੱਤਰ

ਪਿਆਰੇ ਭੈਣੋ ਅਤੇ ਭਰਾਵੋ,

ਸਤਿ ਸ਼੍ਰੀ ਅਕਾਲ।

ਤੁਹਾਡੇ ਬੱਚਿਆਂ ਦੇ ਯੂਨੀਵਰਸਿਟੀ ਇਮਤਿਹਾਨ ਸ਼ੁਰੂ ਹੋਣ ਵਾਲੇ ਹਨ। ਇਸ ਲਈ ਬੱਚਿਆਂ ਨੂੰ ਘਰ ਵਿੱਚ ਪੜ੍ਹਨਯੋਗ ਮਾਹੌਲ ਦਿਓ ਅਤੇ ਇਨ੍ਹਾਂ ਦਿਨਾਂ ਵਿੱਚ ਇਧਰ-ਉਧਰ ਦੇ ਕੰਮਾਂ ਤੋਂ ਮੁਕਤ ਕਰਕੇ, ਜਿਆਦਾ ਸਮਾਂ ਪੜ੍ਹਾਈ ਵਿੱਚ ਲਗਾਉਣ ਦਿਓ। ਉਹਨਾਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਜਿਆਦਾ ਵੱਧਣ ਵਾਲੀ ਹੈ। ਇਸ ਲਈ ਜਿਆਦਾ ਭਾਰੀ ਖਾਣਾ ਖਾਣ ਦੀ ਬਜਾਇ ਤਰਲ ਪਦਾਰਥਾਂ ਦਾ ਜਿਆਦਾ ਸੇਵਨ ਕਰਨਾਂ ਚਾਹੀਦਾ ਹੈ।

ਮੈਂ ਜਾਣਦਾ ਹਾਂ ਤੁਸੀਂ ਇਸਨੂੰ ਲੈ ਕੇ ਬਹੁਤ ਬੇਚੈਨ ਹੋ ਕਿ ਤੁਹਾਡਾ ਬੱਚਾ ਇਮਤਿਹਾਨ ਵਿੱਚ ਚੰਗਾ ਪ੍ਰਦਰਸ਼ਨ ਕਰੇ। ਪਰ ਧਿਆਨ ਰੱਖੋ ਕਿ ਇਹ ਬੱਚੇ, ਜੋ ਇਮਤਿਹਾਨ ਦੇ ਰਹੇ ਹਨ ਇਨ੍ਹਾਂ ਵਿੱਚੋਂ ਭਵਿੱਖ ਦੇ ਵਧੀਆ ਕਲਾਕਾਰ, ਸੰਗੀਤਕਾਰ, ਖਿਡਾਰੀ, ਕੰਪਨੀਆਂ ਦੇ ਨੁਮਾਇੰਦੇ ਵੀ ਹਨ। ਫਰਜ਼ ਕਰੋ, ਜੇ ਤੁਹਾਡਾ ਬੱਚਾ ਜਿਆਦਾ ਨੰਬਰ ਲਿਆਉਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਉਹ ਜਿਆਦਾ ਨੰਬਰ ਨਹੀਂ ਲੈ ਸਕਦਾ ਤਾਂ ਤੁਸੀਂ ਬੱਚੇ ਤੋਂ ਉਸਦਾ ਆਤਮ-ਵਿਸ਼ਵਾਸ ਅਤੇ ਸ਼੍ਰੇਮਤੀ ਨਾ ਖੋਹ ਲਵੋ।

ਇੱਕ ਇਮਤਿਹਾਨ ਅਤੇ ਘੱਟ ਨੰਬਰ ਤੁਹਾਡੇ ਬੱਚੇ ਤੋਂ ਉਸਦੇ ਸੁਪਨੇ ਅਤੇ ਉਸਦਾ ਟੇਲੈਂਟ ਨਹੀਂ ਖੋਹ ਸਕਦਾ ਅਤੇ ਕ੍ਰਿਪਾ ਕਰਕੇ ਅਜਿਹਾ ਨਾ ਸੋਚੋ ਕਿ ਇਸ ਦੁਨੀਆਂ ਵਿੱਚ ਸਿਰਫ ਡਾਕਟਰ ਅਤੇ ਇੰਜੀਨੀਅਰ ਹੀ ਖੁਸ਼ ਰਹਿੰਦੇ ਹਨ। ਆਪਣੇ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿਓ। ਕੇਵਲ ਅੰਕ/ ਨੰਬਰ ਹੀ ਬੱਚਿਆਂ ਦੀ ਯੋਗਤਾ ਦਾ ਮਾਪਦੰਡ ਨਹੀਂ। ਤੁਸੀਂ ਉਨ੍ਹਾਂ ਨੂੰ ਹੌਂਸਲਾ ਦਿਓ ਕਿ ਇਹ ਇੱਕ ਛੋਟਾ ਜਾ ਇਮਤਿਹਾਨ ਹੈ। ਉਹ ਤਾਂ ਜਿੰਦਗੀ ਵਿੱਚ ਇਸਤੋਂ ਵੀ ਕੁਝ ਜਿਆਦਾ ਵੱਡਾ ਕਰਨ ਲਈ ਬਣਾਏ ਗਏ ਹਨ।